



ਸਤੰਬਰ  
2013

# ਦੀਵਾਲੀ ਜਾਂ ਰੋਸ਼ਨੀਆਂ ਦਾ ਤਿਉਹਾਰ

## ਜੈਵਿਕ-ਸੁਰੱਖਿਆ



### ਮਹੱਤਵਪੂਰਨ ਜੈਵਿਕ-ਸੁਰੱਖਿਆ ਜਾਣਕਾਰੀ

ਸਮੁੰਦਰੋਂ ਪਾਰ ਤੋਂ ਆਏ ਭੋਜਨ, ਪੌਦਾ ਸਮੱਗਰੀ ਅਤੇ ਜਾਨਵਰਾਂ ਦੇ ਉਤਪਾਦ ਵਿਸ਼ਵ ਦੇ ਕੁਝ ਸਭ ਤੋਂ ਗੰਭੀਰ ਕੀਟਾਂ ਅਤੇ ਬਿਮਾਰੀਆਂ ਨੂੰ ਆਸਟਰੇਲੀਆ ਵਿੱਚ ਲਿਆ ਸਕਦੇ ਹਨ, ਅਤੇ ਸਾਡੇ ਬਹੁਮੁੱਲੇ ਖੇਤੀਬਾੜੀ ਅਤੇ ਸੈਰ-ਸਪਾਟਾ ਉਦਯੋਗਾਂ ਅਤੇ ਵਿਲੱਖਣ ਵਾਤਾਵਰਣ ਨੂੰ ਤਬਾਹ ਕਰ ਸਕਦੇ ਹਨ।

ਬੇਲੋੜੇ ਕੀਟਾਂ ਅਤੇ ਬਿਮਾਰੀਆਂ ਦੇ ਦੇਸ਼ ਵਿੱਚ ਪਹੁੰਚਣ ਦੇ ਜੋਖਮ ਨੂੰ ਘੱਟ ਕਰਨ ਨਾਲ, ਜੈਵਿਕ-ਸੁਰੱਖਿਆ ਸਾਡੀ ਮਨੁੱਖਾਂ ਦੀ, ਜਾਨਵਰਾਂ ਦੀ ਅਤੇ ਪੌਦਿਆਂ ਦੀ ਸੇਹਤ ਦੀ ਰੱਖਿਆ ਕਰਦੀ ਹੈ। ਇੱਕ ਮਜ਼ਬੂਤ ਜੈਵਿਕ-ਸੁਰੱਖਿਆ ਪ੍ਰਣਾਲੀ ਤੋਂ ਹਰ ਕਿਸੇ ਨੂੰ ਲਾਭ ਹੁੰਦਾ ਹੈ, ਇਸ ਲਈ ਹਰੇਕ ਕੋਲ ਨਿਭਾਉਣ ਵਾਸਤੇ ਕੋਈ ਨਾ ਕੋਈ ਭੂਮਿਕਾ ਹੈ।

### ਅਸੀਂ ਜੈਵਿਕ-ਸੁਰੱਖਿਆ ਦੇ ਜੋਖਮ ਵਾਲੀਆਂ ਵਸਤੂਆਂ ਨੂੰ ਆਸਟਰੇਲੀਆ ਵਿੱਚ ਦਾਖਲ ਹੋਣ ਤੋਂ ਕਿਵੇਂ ਰੋਕਦੇ ਹਾਂ?

ਜੈਵਿਕ-ਸੁਰੱਖਿਆ ਦੇ ਜੋਖਮ ਵਾਲੀਆਂ ਵਸਤੂਆਂ ਦਾ ਮੁਲਾਂਕਣ ਖੇਤੀਬਾੜੀ ਵਿਭਾਗ ਦੇ ਅਫਸਰਾਂ ਵੱਲੋਂ ਐਕਸ-ਕਿਰਨਾਂ, ਖੋਜੀ ਕੁੱਤਿਆਂ ਅਤੇ ਹੱਥੀਂ ਜਾਂਚ ਕਰਕੇ ਕੀਤਾ ਜਾਂਦਾ ਹੈ। ਜੈਵਿਕ-ਸੁਰੱਖਿਆ ਦੇ ਜੋਖਮ ਵਾਲੀਆਂ ਸਾਡੀਆਂ ਵਸਤੂਆਂ ਵਾਲੇ ਪੈਕੇਜਾਂ ਜਾਂ ਸਮਾਨ ਨੂੰ ਖੇਤੀਬਾੜੀ ਵਿਭਾਗ ਦੇ ਅਫਸਰਾਂ ਦੁਆਰਾ ਖੋਲ੍ਹਿਆ ਜਾਂਦਾ ਹੈ ਅਤੇ ਇਹਨਾਂ ਦੀ ਜਾਂਚ ਕੀਤੀ ਜਾਂਦੀ ਹੈ।

### ਆਸਟਰੇਲੀਆ ਵਿੱਚ ਦੀਵਾਲੀ ਦੇ ਤੋਹਫਿਆਂ ਨੂੰ ਲਿਆਉਣਾ ਜਾਂ ਡਾਕ ਰਾਹੀਂ ਭੇਜਣਾ

ਜੇ ਤੁਸੀਂ ਆਸਟਰੇਲੀਆ ਦੀ ਯਾਤਰਾ ਕਰ ਰਹੇ ਹੋ ਅਤੇ ਦੀਵਾਲੀ ਦੇ ਤੋਹਫੇ ਲੈ ਕੇ ਆ ਰਹੇ ਹੋ ਤਾਂ ਆਸਟਰੇਲੀਆ ਵਿੱਚ ਪੈਰ ਰੱਖਣ ਤੋਂ ਪਹਿਲਾਂ ਤੁਹਾਨੂੰ ਇੱਕ ਇਨਕਮਿੰਗ ਪੈਸੇਜਰ ਕਾਰਡ (Incoming Passing Card) ਦਿੱਤਾ ਜਾਵੇਗਾ। ਇਹ ਇੱਕ ਕਨੂੰਨੀ ਦਸਤਾਵੇਜ਼ ਹੈ। ਜੇ ਤੁਸੀਂ ਕੋਈ ਵਿਸ਼ੇਸ਼ ਭੋਜਨ, ਪੌਦਾ ਸਮੱਗਰੀ ਜਾਂ ਜਾਨਵਰਾਂ ਦੇ ਉਤਪਾਦ ਨਾਲ ਲੈ ਕੇ ਆ ਰਹੇ ਹੋ ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਸਹੀ ਦਾ ਨਿਸ਼ਾਨ ਲਗਾਉਣਾ ਚਾਹੀਦਾ ਹੈ। ਜੇ ਤੁਹਾਡੇ ਕੋਲ ਅਜਿਹੀਆਂ ਚੀਜ਼ਾਂ ਹਨ ਜਿੰਨ੍ਹਾਂ ਦੀ ਤੁਸੀਂ ਘੋਸ਼ਣਾ ਨਹੀਂ ਕਰਨੀ ਚਾਹੁੰਦੇ, ਤਾਂ ਤੁਸੀਂ ਇਹਨਾਂ ਨੂੰ ਏਅਰਪੋਰਟ ਟਰਮੀਨਲ ਦੇ ਕੂੜੇਦਾਨਾਂ ਵਿੱਚ ਸੁੱਟ ਸਕਦੇ ਹੋ।

ਜੇ ਤੁਸੀਂ ਡਾਕ ਰਾਹੀਂ ਦੀਵਾਲੀ ਦੇ ਤੋਹਫੇ ਪ੍ਰਾਪਤ ਕਰਨ ਦੀ ਉਮੀਦ ਕਰ ਰਹੇ ਹੋ, ਤਾਂ ਇਹ ਯਕੀਨੀ ਬਣਾਓ ਕਿ ਤੁਹਾਡਾ ਪਰਿਵਾਰ ਅਤੇ ਦੇਸ਼ ਤੀਕ ਤਰ੍ਹਾਂ ਨਾਲ ਡਾਕ ਦੀਆਂ ਸਾਰੀਆਂ ਚੀਜ਼ਾਂ ਦੇ ਅੰਸ਼ਾਂ ਦੀ ਸੂਚੀ ਦਿੰਦੇ ਹਨ ਅਤੇ ਕਿਸੇ ਡਾਕ ਸਬੰਧੀ ਘੋਸ਼ਣਾ ਲੇਬਲਾਂ ਜਾਂ ਫਾਰਮਾਂ ਨੂੰ ਭਰਦੇ ਹਨ। ਵਸਤੂਆਂ ਦੀ ਘੋਸ਼ਣਾ ਕਰਨ ਦਾ ਆਪਣੇ ਆਪ ਵਿੱਚ ਇਹ ਮਤਲਬ ਨਹੀਂ ਹੈ ਕਿ ਇਹਨਾਂ ਨੂੰ ਜ਼ਬਤ ਹੀ ਕਰ ਲਿਆ ਜਾਵੇਗਾ – ਜ਼ਿਆਦਾਤਰ ਵਸਤੂਆਂ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ ਜਾਂ ਜਾਂਚ ਕਰਨ ਦੇ ਬਾਅਦ ਅੱਗੇ ਭੇਜ ਦਿੱਤਾ ਜਾਂਦਾ ਹੈ।

ਜੇ ਤੁਹਾਡੀ ਵਸਤੂ ਨੂੰ ਉਪਚਾਰ ਦੀ ਲੋੜ ਹੈ, ਤਾਂ ਤੁਹਾਨੂੰ ਉਪਚਾਰ ਵਾਸਤੇ ਭੁਗਤਾਨ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਵਸਤੂ ਨੂੰ ਤੁਹਾਡੇ ਕੋਲ ਭੇਜੇ ਜਾਣ ਨੂੰ ਕਈ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ।

ਜਿੱਥੇ ਕਿਤੇ ਉਪਚਾਰ ਕੋਈ ਵਿਕਲਪ ਨਹੀਂ ਹੈ, ਓਥੇ ਵਸਤੂ ਨੂੰ ਆਸਟਰੇਲੀਆ ਵਿੱਚ ਲਿਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਤੁਹਾਨੂੰ ਸੂਚਿਤ ਕਰ ਦਿੱਤਾ ਜਾਵੇਗਾ।

### ਦੀਵਾਲੀ ਦੇ ਤੋਹਫੇ ਜਿੰਨ੍ਹਾਂ ਦੀ ਆਸਟਰੇਲੀਆ ਵਿੱਚ ਇਜਾਜ਼ਤ ਨਹੀਂ ਹੈ

- ਮਿਠਾਈਆਂ ਜਿਵੇਂ ਕਿ ਬਰਫੀ, ਰਸ ਮਲਾਈ, ਰਸਗੁੱਲਾ ਅਤੇ ਪੇੜੇ
- ਡੇਅਰੀ ਵਾਲੇ ਉਤਪਾਦ
- ਤਾਜ਼ੇ ਫਲ ਅਤੇ ਸੁੱਕੇ ਮੇਵੇ
- ਕੱਚੀਆਂ ਗਿਰੀਆਂ, ਬੀਜ ਅਤੇ ਜੜੀਆਂ-ਬੂਟੀਆਂ
- ਮਸਾਲੇ ਅਤੇ ਚਾਹ
- ਫੁੱਲ ਅਤੇ ਪੌਦਾ ਸਮੱਗਰੀ

### ਦੀਵਾਲੀ ਦੇ ਤੋਹਫੇ ਜਿੰਨ੍ਹਾਂ ਦੀ ਆਸਟਰੇਲੀਆ ਵਿੱਚ ਇਜਾਜ਼ਤ ਹੈ

- ਬਣਾਵਟੀ ਫੁੱਲ
- ਕੱਪੜਾ, ਸੋਨੇ ਜਾਂ ਚਾਂਦੀ ਦੇ ਮਣਕੇ ਅਤੇ ਸਿੱਕੇ
- ਵਿਅਕਤੀਗਤ ਬਣਾਈਆਂ ਫੋਟੋ ਵਸਤੂਆਂ।

